

 Print Page

Sri Guru Granth Sahib

Displaying 1142 of

ਹਰਾਮਖੋਰ ਨਿਰਗੁਣ ਕਉ ਤੂਠਾ ॥

Haraamakhor Niragun Ko Thoothaa ||

I am unworthy and ungrateful, but He has been merciful to me.

ਭੈਰਉ (ਮਃ ੫) (੨੩) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧

Raag Bhaira-o Guru Arjan Dev

ਮਨੁ ਤਨੁ ਸੀਤਲੁ ਮਨਿ ਅੰਮ੍ਰਿਤੁ ਵੂਠਾ ॥

Man Than Seethal Man Anmrith Voothaa ||

My mind and body have been cooled and soothed; the Ambrosial Nectar rains down in my mind.

ਭੈਰਉ (ਮਃ ੫) (੨੩) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧

Raag Bhaira-o Guru Arjan Dev

ਪਾਰਬ੍ਰਹਮ ਗੁਰ ਭਏ ਦਇਆਲਾ ॥

Paarabreham Gur Bheae Dhaeiaalaa ||

The Supreme Lord God, the Guru, has become kind and compassionate to me.

ਭੈਰਉ (ਮਃ ੫) (੨੩) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੨

Raag Bhaira-o Guru Arjan Dev

ਨਾਨਕ ਦਾਸ ਦੇਖਿ ਭਏ ਨਿਹਾਲਾ ॥੪॥੧੦॥੨੩॥

Naanak Dhaas Dhaekh Bheae Nihaalaa ||4||10||23||

Slave Nanak beholds the Lord, enraptured. ||4||10||23||

ਭੈਰਉ (ਮਃ ੫) (੨੩) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੨

ਸਤਿਗੁਰੁ ਮੇਰਾ ਬੇਮੁਹਤਾਜੁ ॥

Sathigur Maeraa Baemuhathaaj ||

My True Guru is totally independent.

ਭੈਰਉ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੩

Raag Bhaira-o Guru Arjan Dev

ਸਤਿਗੁਰ ਮੇਰੇ ਸਚਾ ਸਾਜੁ ॥

Sathigur Maerae Sachaa Saaj ||

My True Guru is adorned with Truth.

ਭੈਰਉ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੩

Raag Bhaira-o Guru Arjan Dev

ਸਤਿਗੁਰੁ ਮੇਰਾ ਸਭਸ ਕਾ ਦਾਤਾ ॥

Sathigur Maeraa Sabhas Kaa Dhaathaa ||

My True Guru is the Giver of all.

ਭੈਰਉ (ਮਃ ੫) (੨੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੩

Raag Bhaira-o Guru Arjan Dev

ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥

Sathigur Maeraa Purakh Bidhhaathaa ||1||

My True Guru is the Primal Creator Lord, the Architect of Destiny. ||1||

ਭੈਰਉ (ਮਃ ੫) (੨੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੩

Raag Bhaira-o Guru Arjan Dev

ਗੁਰ ਜੈਸਾ ਨਾਹੀ ਕੋ ਦੇਵ ॥

Gur Jaisaa Naahee Ko Dhaev ||

There is no deity equal to the Guru.

ਭੈਰਉ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੪

Raag Bhaira-o Guru Arjan Dev

ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥

Jis Masathak Bhaag S Laagaa Saev ||1|| Rehaao ||

Whoever has good destiny inscribed on his forehead, applies himself to seva - selfless service.

||1||Pause||

ਭੈਰਉ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੪

Raag Bhaira-o Guru Arjan Dev

ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥

Sathigur Maeraa Sarab Prathipaalai ||

My True Guru is the Sustainer and Cherisher of all.

ਭੈਰਉ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੪

Raag Bhaira-o Guru Arjan Dev

ਸਤਿਗੁਰੁ ਮੇਰਾ ਮਾਰਿ ਜੀਵਾਲੈ ॥

Sathigur Maeraa Maar Jeevaalai ||

My True Guru kills and revives.

ਭੈਰਉ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੫

Raag Bhaira-o Guru Arjan Dev

ਸਤਿਗੁਰ ਮੇਰੇ ਕੀ ਵਡਿਆਈ ॥

Sathigur Maerae Kee Vaddiaaee ||

The glorious greatness of my True Guru

ਭੈਰਉ (ਮਃ ੫) (੨੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ.

੫

Raag Bhaira-o Guru Arjan Dev

ਪ੍ਰਗਟੁ ਭਈ ਹੈ ਸਭਨੀ ਥਾਈ ॥੨॥

Pragatt Bhee Hai Sabhanee Thhaaee ||2||

Has become manifest everywhere. ||2||

ਭੈਰਉ (ਮਃ ੫) (੨੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ.

੫

Raag Bhaira-o Guru Arjan Dev

ਸਤਿਗੁਰੁ ਮੇਰਾ ਤਾਣੁ ਨਿਤਾਣੁ ॥

Sathigur Maeraa Thaan Nithaan ||

My True Guru is the power of the powerless.

ਭੈਰਉ (ਮਃ ੫) (੨੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੬

Raag Bhaira-o Guru Arjan Dev

ਸਤਿਗੁਰੁ ਮੇਰਾ ਘਰਿ ਦੀਬਾਣੁ ॥

Sathigur Maeraa Ghar Dheebaan ||

My True Guru is my home and court.

ਭੈਰਉ (ਮਃ ੫) (੨੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੬

Raag Bhaira-o Guru Arjan Dev

ਸਤਿਗੁਰ ਕੈ ਹਉ ਸਦ ਬਲਿ ਜਾਇਆ ॥

Sathigur Kai Ho Sadh Bal Jaaeiaa ||

I am forever a sacrifice to the True Guru.

ਭੈਰਉ (ਮਃ ੫) (੨੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ.

੬

Raag Bhaira-o Guru Arjan Dev

ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥

Pragatt Maarag Jin Kar Dhikhalaaeiaa ||3||

He has shown me the path. ||3||

ਭੈਰਉ (ਮਃ ੫) (੨੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ.

੭

Raag Bhaira-o Guru Arjan Dev

ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥

Jin Gur Saeviaa This Bho N Biaapai ||

One who serves the Guru is not afflicted with fear.

ਭੈਰਉ (ਮਃ ੫) (੨੪) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੭

Raag Bhaira-o Guru Arjan Dev

ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥

Jin Gur Saeviaa This Dhukh N Santhaapai ||

One who serves the Guru does not suffer in pain.

ਭੈਰਉ (ਮਃ ੫) (੨੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੮

Raag Bhaira-o Guru Arjan Dev

ਨਾਨਕ ਸੋਧੇ ਸਿੰਮ੍ਰਿਤਿ ਬੇਦ ॥

Naanak Sodhhae Sinmrith Baedh ||

Nanak has studied the Simritees and the Vedas.

ਭੈਰਉ (ਮਃ ੫) (੨੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੮

Raag Bhaira-o Guru Arjan Dev

ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥

Paarabreham Gur Naahee Bhaedh ||4||11||24||

There is no difference between the Supreme Lord God and the Guru. ||4||11||24||

ਭੈਰਉ (ਮਃ ੫) (੨੪) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੮

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੨

ਨਾਮੁ ਲੈਤ ਮਨੁ ਪਰਗਟੁ ਭਇਆ ॥

Naam Laith Man Paragatt Bhaeiaa ||

Repeating the Naam, the Name of the Lord, the mortal is exalted and glorified.

ਭੈਰਉ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੯

Raag Bhaira-o Guru Arjan Dev

ਨਾਮੁ ਲੈਤ ਪਾਪੁ ਤਨ ਤੇ ਗਇਆ ॥

Naam Laith Paap Than Thae Gaeiaa ||

Repeating the Naam, sin is banished from the body.

ਭੈਰਉ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੯

Raag Bhaira-o Guru Arjan Dev

ਨਾਮੁ ਲੈਤ ਸਗਲ ਪੁਰਬਾਇਆ ॥

Naam Laith Sagal Purabaaeiaa ||

Repeating the Naam, all festivals are celebrated.

ਭੈਰਉ (ਮਃ ੫) (੨੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੦

Raag Bhaira-o Guru Arjan Dev

ਨਾਮੁ ਲੈਤ ਅਠਸਠਿ ਮਜਨਾਇਆ ॥੧॥

Naam Laith Athasath Majanaaeiaa ||1||

Repeating the Naam, one is cleansed at the sixty-eight sacred shrines. ||1||

ਭੈਰਉ (ਮਃ ੫) (੨੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੦

Raag Bhaira-o Guru Arjan Dev

ਤੀਰਥੁ ਹਮਰਾ ਹਰਿ ਕੋ ਨਾਮੁ ॥

Theerathh Hamaraa Har Ko Naam ||

My sacred shrine of pilgrimage is the Name of the Lord.

ਭੈਰਉ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੦

Raag Bhaira-o Guru Arjan Dev

ਗੁਰਿ ਉਪਦੇਸਿਆ ਤਤੁ ਗਿਆਨੁ ॥੧॥ ਰਹਾਉ ॥

Gur Oupadhaesiaa Thath Giaan ||1|| Rehaao ||

The Guru has instructed me in the true essence of spiritual wisdom. ||1||Pause||

ਭੈਰਉ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੧

Raag Bhaira-o Guru Arjan Dev

ਨਾਮੁ ਲੈਤ ਦੁਖੁ ਦੂਰਿ ਪਰਾਨਾ ॥

Naam Laith Dhukh Dhoor Paraanaa ||

Repeating the Naam, the mortal's pains are taken away.

ਭੈਰਉ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੧

Raag Bhaira-o Guru Arjan Dev

ਨਾਮੁ ਲੈਤ ਅਤਿ ਮੂੜ ਸੁਗਿਆਨਾ ॥

Naam Laith Ath Moorr Sugiaanaa ||

Repeating the Naam, the most ignorant people become spiritual teachers.

ਭੈਰਉ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੧

Raag Bhaira-o Guru Arjan Dev

ਨਾਮੁ ਲੈਤ ਪਰਗਟਿ ਉਜੀਆਰਾ ॥

Naam Laith Paragatt Oujeeearaa ||

Repeating the Naam, the Divine Light blazes forth.

ਭੈਰਉ (ਮਃ ੫) (੨੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੨

Raag Bhaira-o Guru Arjan Dev

ਨਾਮੁ ਲੈਤ ਛੁਟੇ ਜੰਜਾਰਾ ॥੨॥

Naam Laith Shhuttae Janjaaraa ||2||

Repeating the Naam, one's bonds are broken. ||2||

ਭੈਰਉ (ਮਃ ੫) (੨੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੨

Raag Bhaira-o Guru Arjan Dev

ਨਾਮੁ ਲੈਤ ਜਮੁ ਨੇੜਿ ਨ ਆਵੈ ॥

Naam Laith Jam Naerr N Aavai ||

Repeating the Naam, the Messenger of Death does not draw near.

ਭੈਰਉ (ਮਃ ੫) (੨੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੨

Raag Bhaira-o Guru Arjan Dev

ਨਾਮੁ ਲੈਤ ਦਰਗਹ ਸੁਖੁ ਪਾਵੈ ॥

Naam Laith Dharageh Sukh Paavai ||

Repeating the Naam, one finds peace in the Court of the Lord.

ਭੈਰਉ (ਮਃ ੫) (੨੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੩

Raag Bhaira-o Guru Arjan Dev

ਨਾਮੁ ਲੈਤ ਪ੍ਰਭੁ ਕਹੈ ਸਾਬਾਸਿ ॥

Naam Laith Prabh Kehai Saabaas ||

Repeating the Naam, God gives His Approval.

ਭੈਰਉ (ਮਃ ੫) (੨੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੩

Raag Bhaira-o Guru Arjan Dev

ਨਾਮੁ ਹਮਾਰੀ ਸਾਚੀ ਰਾਸਿ ॥੩॥

Naam Hamaaree Saachee Raas ||3||

The Naam is my true wealth. ||3||

ਭੈਰਉ (ਮਃ ੫) (੨੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੩

Raag Bhaira-o Guru Arjan Dev

ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥

Gur Oupadhaes Kehiou Eihu Saar ||

The Guru has instructed me in these sublime teachings.

ਭੈਰਉ (ਮਃ ੫) (੨੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੩

Raag Bhaira-o Guru Arjan Dev

ਹਰਿ ਕੀਰਤਿ ਮਨ ਨਾਮੁ ਅਧਾਰੁ ॥

Har Keerath Man Naam Adhhaar ||

The Kirtan of the Lord's Praises and the Naam are the Support of the mind.

ਭੈਰਉ (ਮਃ ੫) (੨੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੪

Raag Bhaira-o Guru Arjan Dev

ਨਾਨਕ ਉਧਰੇ ਨਾਮ ਪੁਨਹਚਾਰ ||

Naanak Oudhharai Naam Punehachaar ||

Nanak is saved through the atonement of the Naam.

ਭੈਰਉ (ਮਃ ੫) (੨੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੪

Raag Bhaira-o Guru Arjan Dev

ਅਵਰਿ ਕਰਮ ਲੋਕਹ ਪਤੀਆਰ ||੪||੧੨||੨੫||

Avar Karam Lokeh Patheear ||4||12||25||

Other actions are just to please and appease the people. ||4||12||25||

ਭੈਰਉ (ਮਃ ੫) (੨੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੪

Raag Bhaira-o Guru Arjan Dev

ਭੈਰਉ ਮਹਲਾ ੫ ||

Bhairao Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੨

ਨਮਸਕਾਰ ਤਾ ਕਉ ਲਖ ਬਾਰ ||

Namasakaar Thaa Ko Lakh Baar ||

I bow in humble worship, tens of thousands of times.

ਭੈਰਉ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੫

Raag Bhaira-o Guru Arjan Dev

ਇਹੁ ਮਨੁ ਦੀਜੈ ਤਾ ਕਉ ਵਾਰਿ ||

Eihu Man Dheejai Thaa Ko Vaar ||

I offer this mind as a sacrifice.

ਭੈਰਉ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੫

Raag Bhaira-o Guru Arjan Dev

ਸਿਮਰਨਿ ਤਾ ਕੈ ਮਿਟਹਿ ਸੰਤਾਪ ||

Simaran Thaa Kai Mittehi Santhaap ||

Meditating in remembrance on Him, sufferings are erased.

ਭੈਰਉ (ਮਃ ੫) (੨੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੬

Raag Bhaira-o Guru Arjan Dev

ਹੋਇ ਅਨੰਦੁ ਨ ਵਿਆਪਹਿ ਤਾਪ ॥੧॥

Hoe Anandh N Viaapehi Thaap ||1||

Bliss wells up, and no disease is contracted. ||1||

ਭੈਰਉ (ਮਃ ੫) (੨੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੬

Raag Bhaira-o Guru Arjan Dev

ਐਸੋ ਹੀਰਾ ਨਿਰਮਲ ਨਾਮ ॥

Aiso Heeraa Niramal Naam ||

Such is the diamond, the Immaculate Naam, the Name of the Lord.

ਭੈਰਉ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੬

Raag Bhaira-o Guru Arjan Dev

ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥

Jaas Japath Pooran Sabh Kaam ||1|| Rehaao ||

Chanting it, all works are perfectly completed. ||1||Pause||

ਭੈਰਉ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੭

Raag Bhaira-o Guru Arjan Dev

ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥

Jaa Kee Dhrisatt Dhukh Ddaeraa Dtehai ||

Beholding Him, the house of pain is demolished.

ਭੈਰਉ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੭

Raag Bhaira-o Guru Arjan Dev

ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥

Anmrith Naam Seethal Man Gehai ||

The mind seizes the cooling, soothing, Ambrosial Nectar of the Naam.

ਭੈਰਉ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੭

Raag Bhaira-o Guru Arjan Dev

ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥

Anik Bhagath Jaa Kae Charan Poojaaree ||

Millions of devotees worship His Feet.

ਭੈਰਉ (ਮਃ ੫) (੨੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੮

Raag Bhaira-o Guru Arjan Dev

ਸਗਲ ਮਨੋਰਥ ਪੂਰਨਹਾਰੀ ॥੨॥

Sagal Manorathh Pooranehaaree ||2||

He is the Fulfiller of all the mind's desires. ||2||

ਭੈਰਉ (ਮਃ ੫) (੨੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੮

Raag Bhaira-o Guru Arjan Dev

ਖਿਨ ਮਹਿ ਉਣੇ ਸੁਭਰ ਭਰਿਆ ॥

Khin Mehi Oonae Subhar Bhariaa ॥

In an instant, He fills the empty to over-flowing.

ਭੈਰਉ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੮

Raag Bhaira-o Guru Arjan Dev

ਖਿਨ ਮਹਿ ਸੂਕੇ ਕੀਨੇ ਹਰਿਆ ॥

Khin Mehi Sookae Keenae Hariaa ॥

In an instant, He transforms the dry into green.

ਭੈਰਉ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੯

Raag Bhaira-o Guru Arjan Dev

ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥

Khin Mehi Nithhaavae Ko Dheeno Thhaan ॥

In an instant, He gives the homeless a home.

ਭੈਰਉ (ਮਃ ੫) (੨੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੯

Raag Bhaira-o Guru Arjan Dev

ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥

Khin Mehi Nimaanae Ko Dheeno Maan ॥3॥

In an instant, He bestows honor on the dishonored. ॥3॥

ਭੈਰਉ (ਮਃ ੫) (੨੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੨ ਪੰ. ੧੯

Raag Bhaira-o Guru Arjan Dev